

ਵਿਸ਼ਵੀਕਰਨ ਅਤੇ ਕੌਮਾਂ ਦਾ ਮਸਲਾ

ਕਈ ਵਾਰੀ ਸਵਾਲ ਪੁੱਛਿਆ ਜਾਂਦਾ ਹੈ ਕਿ ਵਿਸ਼ਵੀਕਰਨ ਅਤੇ ਖੁੱਲ੍ਹੀ ਮੰਡੀ ਦੇ ਇਸ ਦੌਰ ਵਿਚ ਕੌਮਾਂ ਦੀ ਅਤੇ ਕੌਮਾਂ ਦੀ ਉਸਾਰੀ ਦੀ ਗੱਲ ਕਰਨ ਦੀ ਕੀ ਜ਼ਰੂਰਤ ਹੈ? ਇਹੋ ਜਿਹੇ ਸਵਾਲ ਕਰਨ ਵਾਲੇ ਦਲੀਲਾਂ ਦਿੰਦੇ ਹਨ ਕਿ ਕਿਉਂਕਿ ਵਿਸ਼ਵੀਕਰਨ (ਗਲੋਬਲਾਈਜ਼ੇਸ਼ਨ) ਨੇ ਸਾਰੀਆਂ ਕੌਮਾਂ ਅਤੇ ਮੁਲਕਾਂ ਦੇ ਮਸਲੇ ਹੱਲ ਕਰ ਦੇਣੇ ਹਨ ਇਸ ਕਰਕੇ ਕੌਮੀ ਉਸਾਰੀ, ਕੌਮੀ ਕਲਚਰ, ਕੌਮੀ ਜ਼ਬਾਨਾਂ ਅਤੇ ਕੌਮੀ ਆਰਥਕਤਾ ਦੀ ਗੱਲ ਕਰਨੀ ਹੁਣ ਬੇਅਰਥ ਹੈ ਤੇ ਮਸਲਾ ਸਿਰਫ ਇਹ ਹੈ ਕਿ ਸਰਮਾਏਦਾਰ ਲਾਏ ਨੂੰ ਆਲਮੀ ਮੰਡੀ ਵਿਚ ਮੁਕਾਬਲਾ ਕਰਨ ਦੇ ਸਮਰਥ ਕਿਵੇਂ ਬਣਾਈ ਏਂ ਤਾਂ ਕਿ ਉਹ ਮੁਲਕ ਵਿਚ ਸਾਰੀਆਂ ਲਈ ਭੁਸ਼ਹਾਲੀ ਦੇ ਮੈਕ੍ਰੈ ਪੈਦਾ ਕਰ ਸਕਣਾ ਆਪਣੀ ਕੌਮ, ਆਪਣੇ ਸਭਿਆਚਾਰ, ਆਪਣੀ ਜ਼ਬਾਨ, ਆਪਣੇ ਵਿਰਸੇ, ਆਪਣੀ ਸੋਚ ਅਤੇ ਆਪਣੀ ਸੇਧ ਦੀ ਰਾਖੀ ਤੇ ਵਿਕਾਸ ਦੀਆਂ ਗੱਲਾਂ ਕਰਨ ਦੀ ਉਹ ਕਹਿੰਦੇ ਹਨ ਹੁਣ ਕੋਈ ਲੋੜ ਨਹੀਂ।

ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਹ ਦਲੀਲ ਕੋਈ ਨਵੀਂ ਦਲੀਲ ਨਹੀਂ। ਅੰਗ੍ਰੇਜ਼ ਬਸਤੀਵਾਦੀਆਂ ਨੇ ਹਿੰਦੁਸਤਾਨ ਅਤੇ ਹੋਰਨਾਂ ਮੁਲਕਾਂ ਉੱਤੇ ਕਬਜ਼ਾ ਕਰਨ ਦੇ ਬਾਅਦ ਲੋਕਾਂ ਦੇ ਕੌਮੀ ਅਤੇ ਹੋਰਨਾਂ ਹੱਕਾਂ ਤੋਂ ਮੁਨਕਰ ਹੋਣ ਲਈ ਇਹੋ ਜਿਹੇ ਸਿਧਾਂਤ ਘੜਨੇ ਸ਼ੁਰੂ ਕਰ ਦਿੱਤੇ ਕਿ ਅੰਗਰੇਜ਼ ਅਤੇ ਹੋਰ ਬਸਤੀਵਾਦੀਏ ਇਨ੍ਹਾਂ ਮਕਬੂਜ਼ਾ ਮੁਲਕਾਂ ਨੂੰ ਤਹਿਜੀਬ ਸਿਖਾ ਰਹੇ ਸਨ ਇਸ ਲਈ ਇਨ੍ਹਾਂ ਮੁਲਕਾਂ ਅਤੇ ਕੌਮਾਂ ਨੂੰ ਆਪਣੇ ਕੌਮੀ ਹੱਕਾਂ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਕੌਮੀ ਆਜਾਦੀ ਦੀ ਲੋੜ ਹੈ। ਉਹ ਦਲੀਲ ਦਿੰਦੇ ਸਨ ਕਿ ਅੰਗਰੇਜ਼ਾਂ ਦੇ ਜ਼ਿੰਮੇ ਕਿਉਂਕਿ ਖੁਦ ਰੱਬ ਨੇ ਇਹ ਕੰਮ ਲਾਇਆ ਹੈ ਕਿ ਉਹ ਇਨ੍ਹਾਂ ਤਹਿਜੀਬਹੀਣ ਕੌਮਾਂ ਨੂੰ ਪੱਛੜੇ ਹੋਏ ਹਾਲਾਤਾਂ ਰੋਂ ਕੱਢ ਕੇ ਆਧੁਨਿਕ ਯੂਗ ਵਿਚ ਲੈ ਆਉਣ, ਇਸ ਕਰਕੇ ਇਨ੍ਹਾਂ ਨੂੰ ਆਪਣੇ ਕੌਮੀ ਹੱਕ, ਆਪਣੀ ਬੋਲੀ, ਆਪਣਾ ਸਭਿਆਚਾਰ, ਆਪਣੀ ਸੂਬੇ ਅਤੇ ਦਰਸ਼ਨ, ਆਪਣੀ ਰਹਿਣੀ ਬਹਿਣੀ ਅਤੇ ਆਪਣਾ ਇਤਿਹਾਸ ਭੁੱਲ ਕੇ ਅੰਗਰੇਜ਼ੀ ਤੌਰ ਤਰੀਕੇ ਅਪਣਾਉਣੇ ਚਾਹੀਦੇ ਹਨ। ਇਨ੍ਹਾਂ ਮੁਲਕਾਂ ਅਤੇ ਕੌਮਾਂ ਦੀ ਤਰੱਕੀ ਏਦਾਂ ਹੀ ਹੋ ਸਕਦੀ ਹੈ। ਮੈਕਾਉਲੇ ਅਤੇ ਹੋਰਨਾਂ ਬਸਤੀਵਾਦੀ ਬੁਧੀਜੀਵੀਆਂ ਤੇ ਦਾਨਿਸ਼ਵਰਾਂ ਨੇ ਇੱਥੋਂ ਤਕ ਕਹਿ ਦਿੱਤਾ ਕਿ ਦੱਖਣੀ ਏਸ਼ੀਆ ਦੇ ਲੋਕਾਂ ਅਤੇ ਅਰਥ ਲੋਕਾਂ ਦੀ ਤਾਰੀਖ ਵਿਚ ਕੋਈ ਚੰਗੀ ਗੱਲ ਹੋਈ ਹੀ ਨਹੀਂ ਸੀ। ਇਨ੍ਹਾਂ ਕੌਮਾਂ ਵਲੋਂ ਪੈਦਾ ਕੀਤਾ ਸਾਰਾ ਸਾਹਿਤ ਅੰਗਰੇਜ਼ੀ ਸਾਹਿਤ ਦੇ ਮੁਕਾਬਲੇ ਆਏ ਵਿਚ ਲੂੰਣ ਬਰਾਬਰ ਵੀ ਨਹੀਂ। ਉਹ ਇਹ ਕਹਿਣ ਤੱਕ ਵੀ ਗਏ ਕਿ ਇਨ੍ਹਾਂ ਮੁਲਕਾਂ ਦਾ ਕੋਈ ਇਤਿਹਾਸ ਹੈ ਈਂ ਨਹੀਂ। ਹਿੰਦੁਸਤਾਨ ਆਉਣ ਤੋਂ ਪਹਿਲਾਂ ਉਹ ਇਹੋ ਦਲੀਲਾਂ ਆਇਰਲੈਂਡ, ਸਕਾਰਲੈਂਡ ਅਤੇ ਵੇਲਜ਼ ਨੂੰ ਗੁਲਾਮ ਕਰਨ ਲਈ ਵੀ ਦੇ ਚੁੱਕੇ ਸਨ।

ਅੰਗਰੇਜ਼ਾਂ ਬਸਤੀਵਾਦੀਆਂ ਦੇ ਦੇਸੀ ਝੋਲੀ-ਚੁੱਕਾਂ ਅਤੇ ਟੁਕੜਬੋਚਾਂ ਨੇ ਇਹੋ ਮੰਤਰ ਹਿੰਦੁਸਤਾਨ ਅਤੇ ਹੋਰਨਾਂ ਬਾਂਵਾਂ ਤੇ ਵੀ ਜਪਣਾ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼ ਦੀ ਛਤਰ-ਛਾਇਆ ਹੇਠ ਹੀ ਸਾਡਾ ਭਲਾ ਹੋ ਸਕਦਾ ਹੈ। ਇਸ ਲਈ ਸਾਨੂੰ ਆਪਣਾ ਵਿਰਸਾ ਛੱਡ ਕੇ ਅੰਗਰੇਜ਼ੀ ਬੋਲੀ, ਅੰਗਰੇਜ਼ੀ ਸਭਿਆਚਾਰ, ਅੰਗਰੇਜ਼ੀ ਸੂਬੇ ਅਤੇ ਸੋਚ ਅਪਣਾਉਣੀ ਚਾਹੀਦੀ ਹੈ ਅਤੇ ਆਪਣੇ ਕੌਮੀ ਹੱਕਾਂ ਦੀ ਗੱਲ ਭੁੱਲ ਜਾਣੀ ਚਾਹੀਦੀ ਹੈ। ਜਿੱਥੇ ਜਿੱਥੇ ਵੀ ਇਹ ਬਸਤੀਵਾਦੀਏ ਗਏ ਉੱਥੇ ਉੱਥੇ ਇਹੋ ਨਜ਼ਰੀਆ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਰਾਹੀਂ ਕੌਮਾਂ ਅਤੇ ਲੋਕਾਂ ਤੇ ਥੋਪਿਆ ਗਿਆ। ਹਿੰਦੁਸਤਾਨ ਤੇ ਕਬਜ਼ਾ ਕਰਕੇ ਜਿਹੜਾ ਸਿਆਸੀ ਅਤੇ ਆਰਥਕ ਢਾਂਚਾ ਉਨ੍ਹਾਂ ਨੇ ਕਾਇਮ ਕੀਤਾ ਉਸ ਵਿਚ ਕਿਸੇ ਕੌਮ ਨੂੰ ਕੋਈ ਹੱਕ ਨਹੀਂ ਸੀ। ਦੱਖਣੀ ਏਸ਼ੀਆ ਦੀਆਂ ਸਾਰੀਆਂ ਕੌਮਾਂ ਦੇ ਕੌਮੀ ਹੱਕਾਂ ਨੂੰ ਕੁਚਲ ਕੇ ਇਹ ਢਾਂਚਾ ਕਾਇਮ ਕੀਤਾ ਗਿਆ ਸੀ। ਅੰਗਰੇਜ਼ਾਂ ਦੇ ਹਿੰਦੁਸਤਾਨ ਛੱਡਣ ਦੇ ਬਾਅਦ ਵੀ ਇਹ ਢਾਂਚਾ ਉਵੇਂ ਹੀ ਬਰਕਰਾਰ ਰਿਹਾ ਅਤੇ ਹਿੰਦੁਸਤਾਨ ਦੇ ਸੰਵਿਧਾਨ ਵਿਚ ਕਿਸੇ ਕੌਮ ਨੂੰ ਆਪਣੀ ਕਿਸਮਤ ਦੇ ਫੈਸਲੇ ਦਾ ਹੱਕ ਨਾ ਦਿੱਤਾ ਗਿਆ। ਪੰਜਾਬੀਆਂ ਨੂੰ ਵੀ ਆਪਣੀ ਬੋਲੀ ਲਈ ਜ਼ਬਰਦਸਤ ਜਦੋਂਹਿਦ ਕਰਨੀ ਪਈ ਅਤੇ ਪੈ ਰਹੀ ਹੈ।

ਦੂਸਰੀ ਆਲਮੀ ਜੰਗ ਵਿਚ ਪੁਰਾਣਾ ਬਸਤੀਵਾਦ ਖਤਮ ਹੋ ਗਿਆ ਸੀ ਅਤੇ ਕੌਮੀ ਮੁਕਤੀ ਲਈ ਲੋਕਾਂ ਦੇ ਘੋਲ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਵਿਚ ਕਾਮਯਾਬੀ ਹਾਸਿਲ ਕਰ ਰਹੇ ਸਨ। ਜਦੋਂ ਕਈ ਕੌਮਾਂ ਅਤੇ ਮੁਲਕਾਂ ਨੇ ਲੰਬੇ ਸੰਘਰਸ਼ਾਂ ਦੇ ਬਾਅਦ ਬਸਤੀਵਾਦ ਅਤੇ ਸਾਮਰਾਜ ਕੋਲੋਂ ਆਜਾਦੀ ਹਾਸਿਲ ਕਰ ਲਈ ਤਾਂ ਬਸਤੀਵਾਦੀਆਂ ਦਾ ਇਹ ਨਜ਼ਰੀਆ ਰੱਦ ਹੋ ਗਿਆ ਕਿ ਲੋਕਾਂ ਨੂੰ ਆਪਣੇ ਕੌਮੀ ਹੱਕਾਂ ਬਾਰੇ ਭੁੱਲ ਜਾਣਾ ਚਾਹੀਦਾ ਸੀ। ਇਸ ਦਲੀਲ ਨੂੰ ਬਸਤੀਵਾਦ ਅਤੇ ਸਾਮਰਾਜ ਦੀ ਦਲੀਲ ਕਹਿ ਕੇ ਦੂਰਕਾਰੀਆ ਜਾਂਦਾ ਰਿਹਾ। ਯੂ ਐਨ ਉਨ੍ਹਾਂ ਨੇ ਕੌਮਾਂ ਦੀ ਹੋਰੰਦ ਅਤੇ ਉਨ੍ਹਾਂ ਦੇ ਖੁਦਮੁਖਤਾਰੀ ਦੇ ਹੱਕ ਨੂੰ ਇਕ ਬੁਨਿਆਦੀ ਹੱਕ ਤੇ ਤੌਰ ਤੋਂ ਤਸਲੀਮ ਕਰ ਲਿਆ ਸਟਾਲਿਨ, ਐਨਵਰ ਹੋਜਾ ਮਾਉ ਜੇ ਤੁੰਗ, ਹੋ ਚੀ ਮਿਨ, ਕਿਮ ਇਲ ਸੁੰਗ, ਫੀਡਲ ਕਾਸਰਰੋ, ਪੈਰੋਸ ਲਮੰਬਾ, ਸਦਰ ਨਾਸਰ, ਮੁਸੱਦਕ, ਚਾਰੂ ਮਜ਼ਮਦਾਰ, ਹਰਦਿਆਲ ਬੈਂਸ ਅਤੇ ਹੋਰਨਾਂ ਆਗੂਆਂ ਨੇ ਲੋਕਾਂ ਨੂੰ ਕੌਮੀ ਮੁਕਤੀ ਅਤੇ ਕੌਮੀ ਹੱਕਾਂ ਲਈ ਸਾਮਰਾਜ ਦੇ ਖਿਲਾਫ਼ ਜਦੋਂਹਿਦ ਤੌਜ਼ ਕਰਨ ਲਈ ਵੰਗਾਰਿਆ।

ਸਾਬਕਾ ਸੋਵੀਅਤ ਯੂਨੀਅਨ ਅਤੇ ਪੁਰਬੀ ਯੋਰੋਪ ਦੇ ਨਿਜ਼ਾਮਾਂ ਦੇ ਖਤਮ ਹੋਣ ਨਾਲ ਦੁਨੀਆਂ ਦੀ ਦੋ-ਧਰੂਵਾਂ ਵਿਚ ਵੰਡ ਮੁਕ ਗਈ ਅਤੇ ਅਮਰੀਕੀ ਸਾਮਰਾਜ ਹੀ ਇਕ ਵੱਡੀ ਸਾਮਰਾਜੀ ਤਕਤ ਰਹਿ ਗਿਆ। ਇਹਦੀ ਕੋਸ਼ਿਸ਼ ਹੈ ਕਿ ਦੁਨੀਆਂ ਵਿਚ ਆਪਣੀ ਮੁਕੰਮਲ ਗਲਬਾ ਕਾਇਮ ਕਰ ਲਵੇ ਅਤੇ ਇਕ ਧਰੂਵੀ ਸੰਸਾਰ ਕਾਇਮ ਹੋ ਜਾਵੇ ਜਿਸ ਵਿਚ ਅਮਰੀਕੀ ਸਾਮਰਾਜ, ਅਮਰੀਕਨ ਸਰਮਾਏਦਾਰ ਹਰੇਕ ਥਾਂ ਬਿਨਾਂ ਕਿਸੇ ਰੋਕ ਟੋਕ ਦੇ ਜਾ ਸਕਣ ਅਤੇ ਦੁਨੀਆਂ ਭਰ ਦੇ ਕੁਦਰਤੀ ਅਤੇ ਮਨੁੱਖੀ ਸੋਸਿਅਾਂ ਨੂੰ ਲੁੱਟ ਸਕਣ। ਆਈ.ਐਮ.ਐਫ., ਵਿਸਵ ਬੈਂਕ, ਵਰਲਡ ਰਿਵੇਂਡ ਆਰਗੋਨਾਈਜ਼ੇਸ਼ਨ ਅਤੇ ਹੋਰ ਕਈ ਅਦਾਰੇ ਦੁਨੀਆਂ ਦੀ ਲੋਕਾਂ ਅਤੇ ਕੌਮਾਂ ਦੀ ਲੁੱਟ ਲਈ ਅਮਰੀਕਨ ਸਾਮਰਾਜ ਦਾ ਹੱਥ-ਠੋਕਾ ਹੀ ਹਨ। ਦੁਨੀਆਂ ਦੀ ਮੰਡੀ, ਕੁਦਰਤੀ ਸੋਸੇ ਅਤੇ ਕਿਰਤ ਨੂੰ ਆਪਣੇ ਕੰਰੋਲ ਵਿਚ ਕਰਨ ਲਈ ਇਹ ਅਦਾਰੇ ਅਮਰੀਕੀ ਸਾਮਰਾਜ ਨੇ ਆਪਣਾ ਅਸਰ ਅਤੇ ਹਿੱਤ ਵਧਾਉਣ ਲਈ ਮਜ਼ਬੂਤ ਕੀਤੇ।

ਇਸ ਸਾਮਰਜੀ ਜਕੜ ਦੇ ਨਾਲ ਹੀ ਪੁਰਾਣਾ ਬਸਤੀਵਾਚੀ ਨਜ਼ਰੀਆ ਝਾੜ ਪ੍ਰਿਥ ਕੇ ਨਵੇਂ ਹਾਲਾਤਾਂ ਵਿਚ 'ਵਿਸ਼ਵੀਕਰਨ' ਦੇ ਨਾਂ ਹੇਠ ਪੇਸ਼ ਕੀਤਾ ਗਿਆ। ਸਾਮਰਾਜ ਦੇ ਮੁਦੱਬਰਾਂ ਦਾ ਕਹਿਣਾ ਹੈ ਕਿ ਵਿਸ਼ਵੀਕਰਨ ਦੇ ਇਸ ਦੌਰ ਵਿਚ ਜਦੋਂ ਕਿ ਤਕਨੀਕੀ ਅਤੇ ਸੰਚਾਰ ਦੇ ਮਾਧਿਅਮਾਂ ਨੇ ਦੁਨੀਆਂ ਨੂੰ ਬਹੁਤ ਹੀ ਛੋਟਾ ਕਰ ਦਿੱਤਾ ਹੈ ਲੋਕਾਂ ਨੂੰ ਆਪਣੇ ਕੌਮੀ ਅਤੇ ਹੋਰਨਾਂ ਹੱਕਾਂ ਬਾਰੇ ਨਹੀਂ ਸੋਚਣਾ ਚਾਹੀਦਾ ਹੈ। ਕੌਮਾਂ ਅਤੇ ਕੌਮੀ ਹੱਕਾਂ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ। ਹੁਣ ਇਹ ਗੱਲ ਕਰਨੀ ਚਾਹੀਦੀ ਹੈ ਕਿ ਇਸ ਆਲਮੀ ਮੰਡੀ ਵਿਚ ਆਪਣੇ ਕੁਦਰਤੀ ਸਾਧਨ ਅਤੇ ਕਿਰਤ ਕਿਸ ਤਰ੍ਹਾਂ ਵੱਧੋ ਵੱਧ ਮੁੱਲ ਤੇ ਵੇਚੇ ਜਾ ਸਕਦੇ ਹਨ। ਇਸਦੇ ਨਾਲ ਇਹ ਵਿਚਾਰ ਬਹੁਤ ਪ੍ਰਚਾਰਿਆ ਗਿਆ ਕਿ ਸਮਾਜ ਦੀ ਕਿਸੇ ਵੱਲ ਕੋਈ ਜ਼ਿੰਮੇਵਾਰੀ ਨਹੀਂ। ਮਾਰਗਰੇਟ ਬੈਚਰ ਨੇ ਤਾਂ ਇਥੋਂ ਤਕ ਕਿਹਾ ਕਿ ਸਮਾਜ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਸਿਰਫ਼ ਵਿਅਕਤੀ ਹਨ ਜਿਨ੍ਹਾਂ ਦੇ ਖੜਨ ਦੇ ਰਿਸ਼ਤੇ ਹਨ ਤੇ ਪਰਿਵਾਰ ਹਨ। ਇਸ ਕਰਕੇ ਸਮਾਜ ਦਾ ਐਵੇਂ ਫਿਕਰ ਕਰਨ ਦੀ ਕੋਈ ਲੋੜ ਨਹੀਂ। ਖੁੱਲ੍ਹੀ ਮੰਡੀ ਸਾਰੇ ਮਸ਼ਿਲਾਂ ਨੂੰ ਹੱਲ ਕਰ ਦੇਵੇਗੀ। ਸਰਕਾਰ ਅਤੇ ਰਾਜ ਨੂੰ ਕਿਸੇ ਦੇ ਵੀ ਹੱਕ ਦੀ ਜ਼ਾਮਨੀ ਦੇਣ ਦੀ ਲੋੜ ਨਹੀਂ ਸਿਰਫ਼ ਇਸ ਗੱਲ ਦੀ ਗਰੰਦੀ ਦੌਣੀ ਚਾਹੀਦੀ ਹੈ ਕਿ ਸਰਮਾਏਦਾਰ ਦੁਨੀਆਂ ਦੀ ਮੰਡੀ ਵਿਚ ਮੁਕਾਬਲਾ ਕਰਨ ਜ਼ਰੋ ਹੋਣਾ। ਲਿਬਰਲਾਈਜ਼ੇਸ਼ਨ, ਨਿਜੀਕਰਨ, ਅਤੇ ਪਬਲਿਕ ਸੈਕਟਰ ਚੋਂ ਸਾਡੇ ਦਾ ਰੋਲ ਖਤਮ ਕਰਨ ਲਈ ਕਦਮ ਚੁੱਕਣ ਨੂੰ ਹੱਲਸ਼ੇਰੀ ਦੇਣਾ ਸਾਮਰਾਜੀਆਂ ਦੇ ਮੂਲ ਮੰਤਰ ਬਣ ਗਏ। ਜਿਨ੍ਹਾਂ ਹੱਕਾਂ ਨੂੰ ਹਾਸਲ ਕਰਨ ਲਈ ਲੋਕਾਂ ਨੇ ਬੇਸ਼ਮਾਰ ਕੁਰਬਾਨੀਆਂ ਦਿੱਤੀਆਂ ਸਨ ਉਨ੍ਹਾਂ ਤੇ ਜ਼ਬਰਦਸਤ ਸੱਤ ਮਾਰੀ ਗਈ ਅਤੇ ਮਾਰੀ ਜਾ ਰਹੀ ਹੈ।

ਸਾਰੀ ਦੁਨੀਆਂ ਦੇ ਲੋਕਾਂ ਨੂੰ ਵਿਸ਼ਵੀਕਰਨ ਅਤੇ ਖੁੱਲ੍ਹੀ ਮੰਡੀ ਦੇ ਰਹਿਮ ਉਤੇ ਛੱਡ ਦੇਣ ਦਾ ਨਜ਼ਰੀਆ ਅਤੇ ਦਲੀਲ ਇਸ ਗੱਲ ਤੇ ਪਰਦਾ ਪਾਓਦੇ ਹਨ ਕਿ ਦੁਨੀਆਂ ਦੇ ਲੋਕ ਆਪਣੇ ਕੌਮੀ ਹੱਕਾਂ ਨੂੰ ਹਸਿਲ ਕਰਕੇ ਹੀ ਇਕ ਦੂਜੇ ਨਾਲ ਸਾਂਝ ਅਤੇ ਬਰਾਬਰੀ ਦੇ ਰਿਸ਼ਤੇ ਕਾਇਮ ਕਰ ਸਕਦੇ ਹਨ। ਅੱਜ ਸਾਰੀ ਦੁਨੀਆਂ ਵਿਚ ਸਾਮਰਾਜ ਦੇ ਪਸਾਰੇ ਕਰਕੇ ਦੁਨੀਆਂ ਦੇ ਲੋਕਾਂ ਦੇ ਕੌਮੀ ਹੱਕਾਂ ਲਈ ਸੰਘਰਸ਼ ਵੀ ਇਕ ਹੋ ਚੁੱਕੇ ਹਨਾਤਮਾ ਦੁਨੀਆਂ ਦੇ ਲੋਕਾਂ ਨੇ ਇਕ ਮਨੁਖਤਾ ਇਕ ਸੰਘਰਸ਼ ਦਾ ਨਾਮਰਾ ਬੁਲੰਦ ਕੀਤਾ ਹੈ। ਵਰਲਡ ਟਰੇਡ ਆਰਗੋਨਾਈਜ਼ੇਸ਼ਨ ਅਤੇ ਵਿਸ਼ਵੀਕਰਨ ਦੇ ਖਿਲਾਫ਼ ਦੁਨੀਆਂ ਭਰ ਦੇ ਲੋਕ ਪ੍ਰੋਲ ਰਲਾ ਰਹੇ ਹਨ। ਸਿਆਟਲ, ਜਨੋਆਂ ਅਤੇ ਹੋਰਨਾਂ ਬਾਂਵਾਂ ਤੇ ਵਿਸ਼ਵੀਕਰਨ ਦੇ ਖਿਲਾਫ਼ ਹੋਏ ਮੁਜਾਹਰੇ ਦੁਨੀਆਂ ਦੇ ਲੋਕਾਂ ਦੀ ਆਪਣੇ ਹੱਕਾਂ ਲਈ ਤਾਂਧ ਦੇ ਵੱਡੇ ਪ੍ਰਦਰਸ਼ ਸਨ। ਅਮਰੀਕਾ ਵਲੋਂ ਇਰਾਕ ਉਤੇ ਕਬਜ਼ੇ ਦੇ ਖਿਲਾਫ਼ ਦੁਨੀਆਂ ਭਰ ਵਿਚ ਹੋਏ ਮੁਜਾਹਰੇ ਇਰਾਕ ਦੇ ਲੋਕਾਂ ਦੇ ਕੌਮੀ ਹੱਕਾਂ ਲਈ ਅਤੇ ਇਕ ਦੂਜੇ ਦੀ ਹਿਮਾਇਤ ਲਈ ਜ਼ਜਬਾਤ ਦੀ ਮਿਸਾਲ ਹਨ। ਤਕਨੀਕੀ ਅਤੇ ਸੰਚਾਰ ਦੇ ਮਾਧਿਅਮ ਵਿਚ ਆਏ ਇਨਕਲਾਬ ਨੇ ਲੋਕਾਂ ਨੂੰ ਇਕ ਦੂਜੇ ਦੀਆਂ ਹੱਕਾਂ ਲਈ ਚਲ ਰਹੀਆਂ ਜਦੋਜਹਿਦਾਂ ਬਾਰੇ ਜਾਣੂ ਕਰਵਾਉਣ ਵਿਚ ਅਤੇ ਇਕ ਦੂਜੇ ਨਾਲ ਮੌਢਾ ਲਾਉਣ ਵਿਚ ਬਹੁਤ ਹਿੱਸਾ ਪਾਇਆ ਹੈ। ਪਰ ਇਨ੍ਹਾਂ ਗੱਲਾਂ ਤੋਂ ਇਹ ਨਤੀਜਾ ਕੰਢਣਾ ਕਿ ਲੋਕਾਂ ਨੂੰ ਹੁਣ ਆਪਣੇ ਕੌਮੀ ਹੱਕਾਂ ਲਈ ਲੜਨ ਦੀ ਲੋੜ ਨਹੀਂ ਰਹੀ, ਸਾਮਰਾਜ ਦਾ ਹੱਥ-ਠੋਕਾ ਬਣਨਾ ਅਤੇ ਲੋਕਾਂ ਨੂੰ ਗੁਮਰਾਹ ਕਰਨਾ ਹੈ।

ਹੋਰ ਲੋਕਾਂ ਵਾਂਗ ਪੰਜਾਬੀਆਂ ਨੂੰ ਵੀ ਆਪਣੇ ਕੌਮੀ ਹੱਕਾਂ, ਆਪਣੀ ਬੋਲੀ, ਆਪਣੇ ਦਰਸ਼ਨ, ਆਪਣੇ ਕੁਦਰਤੀ ਸਾਧਨਾਂ, ਆਪਣੇ ਵਿਰਸੇ ਅਤੇ ਆਪਣੇ ਸੱਭਿਆਚਾਰ ਲਈ ਤਮਾਮ ਦੁਨੀਆਂ ਦੇ ਲੋਕਾਂ ਨਾਲ ਰਲਕੇ ਸੰਘਰਸ਼ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਕੌਮੀ ਖੁਦਕਸ਼ੀ ਦੀਆਂ ਦਲੀਲਾਂ ਅਤੇ ਭੁਲੋਖਿਆਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ, ਇਹ ਭੁਲੇਖੇ ਭਾਵੇਂ ਕਿਸੇ ਵੀ ਰੰਗ ਦੇ ਬੁਰਕੇ ਹੇਠ ਆਉਣਾ ਲੋਕਾਂ ਵਿਚ ਇਹ ਭੁਲੇਖੇ ਪਾਉਣ ਵਾਲੇ ਭਾਵੇਂ ਖੱਬੇ ਹੋਣ ਜਾਂ ਸੱਜੇ, ਧਰਮੀ ਹੋਣ ਜਾਂ ਸੈਕੈਲਰਵਾਦੀ, ਮੁੱਲਕ ਦੀ ਏਕਤਾ ਜਾਂ ਅਖੰਡਤਾ ਦੇ ਝੰਡਾ ਬਰਦਾਰ ਹੋਣ ਜਾਂ ਵਿਸ਼ਵੀਕਰਨ ਦੇ ਮੁਦਈ, ਇਹ ਸਾਰੀਆਂ ਦਲੀਲਾਂ ਲੋਕਾਂ ਦੇ ਹੱਕਾਂ ਦੇ ਖਿਲਾਫ਼ ਜਾਂਦੀਆਂ ਹਨ, ਉਨ੍ਹਾਂ ਦੀ ਹੋਂਦ ਦੇ ਖਿਲਾਫ਼ ਜਾਂਦੀਆਂ ਹਨ ਅਤੇ ਕੌਮੀ ਖੁਦਕਸ਼ੀ ਦੀਆਂ ਦਲੀਲਾਂ ਹਨ। ਪੰਜਾਬੀਆਂ ਨੂੰ ਹਰ ਥਾਂ ਜਿੱਥੇ ਵੀ ਪੰਜਾਬੀ ਵਸਦੇ ਹਨ ਇਨ੍ਹਾਂ ਹੱਕਾਂ ਲਈ ਇਕ ਮੁੱਠ ਹੋਣ ਦੀ ਲੋੜ ਹੈ ਅਤੇ ਮਿਲ ਕੇ ਇਨ੍ਹਾਂ ਮਸ਼ਿਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ। ਵਿਸ਼ਵੀਕਰਨ ਦੇ ਮੰਤਰ ਨੇ ਲੋਕਾਂ ਦੇ ਹੱਕਾਂ ਅਤੇ ਹਿਤਾਂ ਦੇ ਖਿਲਾਫ਼ ਹੀ ਜਾਣਾ ਹੈ ਹੱਕ ਵਿਚ ਨਹੀਂ।